

Voice of Global South Summit

January 06, 2023

ਵੱਇਸ ਆਫ ਗਲੋਬਲ ਸਾਊਥ ਸਮੇਲਨ

6 ਜਨਵਰੀ, 2023

ਨਵੀਂ ਅਤੇ ਵਿਲੱਖਣ ਪਹਿਲਕਦਮੀ ਦੇ ਤੌਰ 'ਤੇ ਭਾਰਤ 12-13 ਜਨਵਰੀ, 2023 ਨੂੰ ਵਿਸ਼ੇਸ਼ ਵਰਚੁਅਲ ਸਮੇਲਨ ਦੀ ਮੇਜ਼ਬਾਨੀ ਕਰੇਗਾ। ਇਸ "ਵੱਇਸ ਆਫ ਗਲੋਬਲ ਸਾਊਥ ਸਮਿਟ" "ਯੂਨੀਟੀ ਆਫ ਵਾਇਸ, ਯੂਨੀਟੀ ਆਫ ਪਰਪਜ਼" ਥੀਮ ਦੇ ਤਹਿਤ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਇੱਕੱਠੇ ਕਰਨ ਦਾ ਹੰਬਲਾ ਕੀਤਾ ਗਿਆ ਹੈ ਤਾਂ ਜੋ ਇਸ ਪਲੇਟਫਾਰਮ 'ਤੇ ਆਪਣੇ ਨਜ਼ਰੀਏ ਅਤੇ ਤਰਜੀਹਾਂ ਨੂੰ ਸਾਂਝਾ ਕਰ ਸਕਣ। ਇਸ ਸਮੇਲਨ 'ਚ ਹਿੱਸਾ ਲੈਣ ਲਈ 120 ਤੋਂ ਵੱਧ ਦੇਸ਼ਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਭਨਾਂ ਦਾ ਸਾਥ, ਸਭਨਾ ਦਾ ਵਿਕਾਸ, ਸਭਨਾਂ ਦਾ ਵਿਸ਼ਵਾਸ ਅਤੇ ਸਭਨਾ ਦਾ ਪ੍ਰਯਾਸ ਦੇ ਸੁਫਲੇ ਅਤੇ ਭਾਰਤ ਦੇ ਵਸ਼ਿਸ਼ਟ ਕੁਟੰਬਕਮ ਦੇ ਦਰਸ਼ਨ ਤੋਂ ਪ੍ਰੇਰਿਤ ਹੈ।

ਭਾਰਤ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਵੱਇਸ ਆਫ ਗਲੋਬਲ ਸਾਊਥ ਸਮਿਟ ਦੌਰਾਨ ਹੋਣ ਵਾਲੇ ਵਟਾਂਦਰੇ ਵਿੱਚ ਭਾਈਵਾਲ ਦੇਸ਼ਾਂ ਤੋਂ ਮਿਲੇ ਕੀਮਤੀ ਵਿਚਾਰਾਂ ਨੂੰ ਵਿਸ਼ਵ ਪੱਧਰ 'ਤੇ ਯੋਗ ਪ੍ਰਸਾਰ ਮਿਲੇ।

ਇਸ ਤੋਂ ਛੁੱਟ ਭਾਰਤ ਦੀ ਮੌਜੂਦਾ G 20 ਪ੍ਰਧਾਨਗੀ ਉਨ੍ਹਾਂ ਦੇਸ਼ਾਂ ਨੂੰ ਵਿਸ਼ੇਸ਼ ਅਤੇ ਮਜ਼ਬੂਤ ਮੌਕਾ ਦਿੰਦੀ ਹੈ ਜੋ G 20 ਪ੍ਰਕਿਰਿਆ ਦਾ ਹਿੱਸਾ ਨਹੀਂ ਹਨ, ਤਾਂ ਜੋ ਆਪਣੇ ਵਿਚਾਰ ਅਤੇ ਉਮੀਦਾਂ ਸਾਂਝੀਆਂ ਕਰ ਸਕਣ। ਇਹ ਗੱਲ ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਮੇਲ ਖਾਂਦੀ ਹੈ ਕਿ ਭਾਰਤ ਦੀ G 20 ਪ੍ਰਧਾਨਗੀ ਨਾ ਸਿਰਫ ਸਾਡੇ G 20 ਭਾਈਵਾਲਾਂ ਸਗੋਂ ਗਲੋਬਲ ਸਾਊਥ ਵਿੱਚ ਸਾਡੇ ਸਾਥੀਆਂ ਦੇ ਸਲਾਹ-ਮਸ਼ਵਰੇ ਨਾਲ ਬਣਾਈ ਜਾਵੇਗੀ, ਜਿਨ੍ਹਾਂ ਦੀ ਆਵਾਜ਼ ਅਕਸਰ ਸੁਣੀ ਨਹੀਂ ਜਾਂਦੀ ਹੈ।

ਸਿਖਰ ਸਮੇਲਨ ਦੌਰਾਨ ਦਸ ਸੈਸ਼ਨਾਂ ਕਰਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ। ਚਾਰ ਸੈਸ਼ਨ 12 ਜਨਵਰੀ ਨੂੰ ਅਤੇ ਛੇ ਸੈਸ਼ਨ 13 ਜਨਵਰੀ ਨੂੰ ਹੋਣਗੇ। ਹਰੇਕ ਸੈਸ਼ਨ ਵਿੱਚ 10-20 ਦੇਸ਼ਾਂ ਦੇ ਨੇਤਾਵਾਂ/ਮੰਤਰੀਆਂ ਦੀ ਭਾਗੀਦਾਰੀ ਹੋਣ ਦੀ ਉਮੀਦ ਹੈ।

ਉਦਘਾਟਨੀ ਅਤੇ ਸਮਾਪਤੀ ਸੈਸ਼ਨ ਦੇਸ਼ਾਂ ਦੇ ਮੁਖੀ/ਸਰਕਾਰੀ ਪੱਧਰ 'ਤੇ ਹੋਣਗੇ, ਜਿਨ੍ਹਾਂ ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਵੇਗੀ। ਉਦਘਾਟਨੀ ਨੇਤਾਵਾਂ ਦੇ ਸੈਸ਼ਨ ਦਾ ਵਿਸ਼ਾ "ਵੱਇਸ ਆਫ ਗਲੋਬਲ ਸਾਊਥ - ਮਨੁੱਖੀ-ਕੇਂਦਰਿਤ ਵਿਕਾਸ" ਅਤੇ ਸਮਾਪਤੀ ਲੀਡਰਾਂ ਦੇ ਸੈਸ਼ਨ ਦਾ ਵਿਸ਼ਾ "ਉਦੇਸ਼ ਦੀ ਆਵਾਜ਼-ਏਕਤਾ ਦੀ ਏਕਤਾ" ਹੋਵੇਗਾ।

ਇਸ ਤੋਂ ਛੁੱਟ ਹੇਠ ਲਿਖੇ ਵਿਸ਼ਿਆਂ ਤਹਿਤ 8 ਮੰਤਰੀ ਪੱਧਰੀ ਸੈਸ਼ਨ ਹੋਣਗੇ:

- "ਲੋਕ-ਕੇਂਦਰਿਤ ਵਿਕਾਸ ਲਈ ਵਿੱਤ" ਬਾਰੇ ਵਿੱਤ ਮੰਤਰੀਆਂ ਦਾ ਸੈਸ਼ਨ
- "ਵਾਤਾਵਰਣ-ਅਨੁਕੂਲ ਜੀਵਨਸ਼ੈਲੀ ਨਾਲ ਵਿਕਾਸ ਨੂੰ ਸੰਤੁਲਿਤ ਕਰਨਾ (ਲਾਈਫ)" ਬਾਰੇ ਵਾਤਾਵਰਨ ਮੰਤਰੀਆਂ ਦਾ ਸੈਸ਼ਨ
- "ਗਲੋਬਲ ਦੱਖਣ ਦੀਆਂ ਤਰਜੀਹਾਂ - ਅਨੁਕੂਲ ਵਾਤਾਵਰਣ ਨੂੰ ਯਕੀਨੀ ਬਣਾਉਣਾ" ਬਾਰੇ ਵਿਦੇਸ਼ ਮੰਤਰੀਆਂ ਦਾ ਸੈਸ਼ਨ
- "ਊਰਜਾ ਸੁਰੱਖਿਆ ਅਤੇ ਵਿਕਾਸ- ਖੁਸ਼ਹਾਲੀ ਦਾ ਖਾਕਾ " ਬਾਰੇ ਊਰਜਾ ਮੰਤਰੀਆਂ ਦਾ ਸੈਸ਼ਨ।
- "ਲਚੀਲੀਆਂ ਸਿਹਤ ਸੰਭਾਲ ਪ੍ਰਣਾਲੀਆਂ ਦੇ ਨਿਰਮਾਣ ਲਈ ਸਹਿਯੋਗ" ਬਾਰੇ ਸਿਹਤ ਮੰਤਰੀਆਂ ਦਾ ਸੈਸ਼ਨ
- "ਮਨੁੱਖੀ ਸਰੋਤ ਵਿਕਾਸ ਅਤੇ ਸਮਰੱਥਾ ਨਿਰਮਾਣ" ਬਾਰੇ ਸਿੱਖਿਆ ਮੰਤਰੀਆਂ ਦਾ ਸੈਸ਼ਨ

- "ਗਲੋਬਲ ਸਾਊਥ - ਵਪਾਰ, ਤਕਨਾਲੋਜੀ, ਸੈਰ-ਸਪਾਟਾ ਅਤੇ ਸੰਸਥਾਨਾਂ ਦੇ ਮਾਮਲੇ 'ਚ ਸਹਿਯੋਗ ਦਾ ਵਿਕਾਸ" ਬਾਰੇ ਵਣਜ ਅਤੇ ਵਪਾਰ ਮੰਤਰੀਆਂ ਦਾ ਸੈਸ਼ਨ।
- "G-20: ਭਾਰਤ ਦੀ ਪ੍ਰਧਾਨਗੀ ਲਈ ਸੁਝਾਅ" ਬਾਰੇ ਵਿਦੇਸ਼ ਮੰਤਰੀਆਂ ਦਾ ਸੈਸ਼ਨ

ਸਿਖਰ ਸਮੇਲਨ ਬਾਰੇ ਹੋਰ ਵੇਰਵੇ ਸਮੇਂ ਸਿਰ ਸਾਂਝੇ ਕੀਤੇ ਜਾਣਗੇ।

6 ਜਨਵਰੀ, 2023

ਨਵੀਂ ਦਿੱਲੀ

DISCLAIMER: This is an approximate translation. The original is available in English on MEA's website and may be referred to as the official press release.